

ਤੁਰੰਤ ਰਿਲੀਜ਼ ਲਈ

## ਸਿਟੀ ਆਫ ਬ੍ਰੈਂਪਟਨ ਨੇ, ਡਿਪਟੀ ਮੇਅਰ ਦੀ ਪੇਜੀਸ਼ਨ ਨਿਯਤ ਕੀਤੀ

ਬ੍ਰੈਂਪਟਨ, ਓਨਟੈਰੀਓ (6 ਅਪ੍ਰੈਲ, 2022) – ਸਿਟੀ ਆਫ ਬ੍ਰੈਂਪਟਨ ਨੇ, ਕਾਉਂਸਿਲ ਅਤੇ ਹੋਰ ਕਮੇਟੀ ਮੀਟਿੰਗਾਂ ਵਿੱਚ ਪ੍ਰਧਾਨਗੀ ਕਰਨ ਲਈ ਅਤੇ ਮੇਅਰ ਦੇ ਤਰਫੋਂ ਸਮਾਰੋਹ ਸਬੰਧੀ ਅਤੇ ਸਿਵਿਕ ਕਾਰਜਕਰਮ ਸਬੰਧੀ ਡਿਊਟੀਆਂ ਨਿਭਾਉਣ ਲਈ, ਡਿਪਟੀ ਮੇਅਰ (Deputy Mayor) ਦੀ ਪੇਜੀਸ਼ਨ ਨਿਯਤ ਕੀਤੀ ਹੈ।

ਡਿਪਟੀ ਮੇਅਰ ਦੀ ਪੇਜੀਸ਼ਨ ਨੂੰ, ਸ਼ਹਿਰ ਦੇ ਈਸਟ ਅਤੇ ਵੈਸਟ ਰਿੱਸਿਅਾਂ ਦੀ ਨੁਮਾਇੰਦਗੀ ਕਰਦੇ ਹੋਏ, ਦੋ ਭਾਗਾਂ ਵਿੱਚ ਵੰਡਿਆ ਜਾਵੇਗਾ। ਇਸ ਟਰਮ ਆਫ ਕਾਉਂਸਿਲ (Term of Council) ਲਈ, ਪੈਟ ਫੋਰਟਿਨੀ (Pat Fortini), ਰੀਜਨਲ ਕਾਉਂਸਲਰ, ਵਾਰਡਸ 7 ਅਤੇ 8, ਈਸਟ ਬ੍ਰੈਂਪਟਨ (East Brampton) ਦੀ ਨੁਮਾਇੰਦਗੀ ਕਰਨਗੇ ਅਤੇ ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4, ਵੈਸਟ ਬ੍ਰੈਂਪਟਨ (West Brampton) ਦੀ ਨੁਮਾਇੰਦਗੀ ਕਰਨਗੇ।

ਪਹਿਲਾਂ, ਸਿਟੀ ਆਫ ਬ੍ਰੈਂਪਟਨ ਦੇ ਪ੍ਰੋਸੀਜਰ ਬਾਇ-ਲਾਅ 160-2004 (Procedure By-law 160-2004) ਹੇਠ, ਮੇਅਰ ਦੇ ਉਪਲਬਧ ਨਾ ਹੋਣ ਦੀ ਸਥਿਤੀ ਵਿੱਚ, ਕਾਉਂਸਿਲ ਅਤੇ ਹੋਰ ਕਮੇਟੀ ਮੀਟਿੰਗਾਂ ਵਿੱਚ ਪ੍ਰਧਾਨਗੀ ਕਰਨ ਲਈ ਅਤੇ ਮੇਅਰ ਦੇ ਵੱਲੋਂ ਸਮਾਰੋਹ ਸਬੰਧੀ ਅਤੇ ਸਿਵਿਕ ਕਾਰਜਕਰਮ ਸਬੰਧੀ ਡਿਊਟੀਆਂ ਨਿਭਾਉਣ ਲਈ, ਐਕਟਿੰਗ ਮੇਅਰ (Acting Mayor) ਦੀ ਨਿਯੁਕਤੀ ਕੀਤੀ ਗਈ ਸੀ। ਇਸ ਭੂਮਿਕਾ ਨੂੰ, ਸਾਰੇ ਕਾਉਂਸਲਰਾਂ ਸਮੇਤ, ਪੂਰਵ-ਨਿਰਧਾਰਤ ਬਦਲਵੀਆਂ ਮਾਸਿਕ ਸ਼ਿਫਟਾਂ ਦੇ ਦੁਆਰਾ ਪੂਰਾ ਕੀਤਾ ਜਾਂਦਾ ਸੀ। ਜੇਕਰ ਮੇਅਰ ਅਤੇ ਡਿਪਟੀ ਮੇਅਰ, ਦੋਵੇਂ ਉਪਲਬਧ ਨਾ ਹੋਣ, ਤਾਂ ਐਕਟਿੰਗ ਮੇਅਰ, ਸਿਟੀ ਦੇ ਵੱਲੋਂ ਮੀਟਿੰਗਾਂ ਵਿੱਚ ਨੁਮਾਇੰਦਗੀ ਕਰਨਾ ਅਤੇ ਕਾਰਜਕਰਮਾਂ ਵਿੱਚ ਸ਼ਾਮਲ ਹੋਣਾ ਜਾਰੀ ਰੱਖੇਗਾ।

ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਅਤੇ ਕਮੇਟੀਆਂ ਬਾਰੇ ਹੋਰ ਜਾਣਕਾਰੀ, [Brampton.ca](http://Brampton.ca) ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

### ਹਵਾਲੇ

"ਬ੍ਰੈਂਪਟਨ ਸਿਟੀ ਕਾਉਂਸਿਲ, ਸਮੂਹਿਕ ਤੌਰ ਤੇ ਸਾਡੇ ਸ਼ਹਿਰ ਵਿੱਚ ਨਿਵਾਸੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਮੈਂ, ਈਸਟ ਬ੍ਰੈਂਪਟਨ ਦੇ ਵੱਲੋਂ ਡਿਪਟੀ ਮੇਅਰ ਦੀ ਭੂਮਿਕਾ ਨਿਭਾਉਣ ਲਈ ਅਤੇ ਸਮਾਰੋਹ ਸਬੰਧੀ ਅਤੇ ਸਿਵਿਕ ਕਾਰਜਕਰਮਾਂ ਵਿੱਚ ਸਾਡੀ ਕਮਿਊਨਿਟੀ ਨੂੰ ਮਿਲਣ ਲਈ ਉਤਸ਼ਾਹਿਤ ਹਾਂ।"

- ਪੈਟ ਫੋਰਟਿਨੀ (Pat Fortini), ਰੀਜਨਲ ਕਾਉਂਸਲਰ, ਵਾਰਡਸ 7 ਅਤੇ 8; ਡਿਪਟੀ ਮੇਅਰ, ਸਿਟੀ ਆਫ ਬ੍ਰੈਂਪਟਨ

"ਸਮੁੱਚੀ ਬ੍ਰੈਂਪਟਨ ਸਿਟੀ ਕਾਉਂਸਿਲ ਵਿੱਚ, ਸਿਟੀ ਦੇ ਕਾਰੋਬਾਰ ਨੂੰ ਚਲਾਉਣ ਅਤੇ ਸਾਡੀ ਕਮਿਊਨਿਟੀ ਦੀ ਸੇਵਾ ਕਰਨ ਦਾ ਜੋਸ਼ ਹੈ। ਮੈਨੂੰ ਡਿਪਟੀ ਮੇਅਰ ਵਜੋਂ ਵੈਸਟ ਬ੍ਰੈਂਪਟਨ ਦੀ ਨੁਮਾਇੰਦਗੀ ਕਰਨ ਤੇ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਇਸ ਅਹੁਦੇ ਤੇ ਸਾਡੇ ਸ਼ਹਿਰ ਨੂੰ ਸੇਵਾ ਦੇਣਾ ਜਾਰੀ ਰੱਖਣ ਲਈ ਉਤਸ਼ਾਹਿਤ ਹਾਂ।"

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4, ਡਿਪਟੀ ਮੇਅਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ  
[multiculturalmedia@brampton.ca](mailto:multiculturalmedia@brampton.ca)